

 Print Page

Sri Guru Granth Sahib

Displaying 805 of

ਚਰਨ ਕਮਲ ਸਿਉ ਲਾਈਐ ਚੀਤਾ ॥੧॥

Charan Kamal Sio Laaeai Cheethaa ||1||

Lovingly centering your consciousness on the Lord's Lotus Feet. ||1||

ਬਿਲਾਵਲੁ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧

Raag Bilaaval Guru Arjan Dev

ਹਉ ਬਲਿਹਾਰੀ ਜੋ ਪ੍ਰਭੂ ਧਿਆਵਤ ॥

Ho Balihaaree Jo Prabhoo Dhhiaavath ||

I am a sacrifice to those who meditate on God.

ਬਿਲਾਵਲੁ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧

Raag Bilaaval Guru Arjan Dev

ਜਲਨਿ ਬੁਝੈ ਹਰਿ ਹਰਿ ਗੁਨ ਗਾਵਤ ॥੧॥ ਰਹਾਉ ॥

Jalan Bujhai Har Har Gun Gaavath ||1|| Rehaao ||

The fire of desire is quenched, singing the Glorious Praises of the Lord, Har, Har. ||1||Pause||

ਬਿਲਾਵਲੁ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧

Raag Bilaaval Guru Arjan Dev

ਸਫਲ ਜਨਮੁ ਹੋਵਤ ਵਡਭਾਗੀ ॥

Safal Janam Hovath Vaddabhaagee ||

One's life become fruitful and rewarding, by great good fortune.

ਬਿਲਾਵਲੁ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੨

Raag Bilaaval Guru Arjan Dev

ਸਾਧਸੰਗਿ ਰਾਮਹਿ ਲਿਵ ਲਾਗੀ ॥੨॥

Saadhhasang Raamehi Liv Laagee ||2||

In the Saadh Sangat, the Company of the Holy, enshrine love for the Lord. ||2||

ਬਿਲਾਵਲੁ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੨

Raag Bilaaval Guru Arjan Dev

ਮਤਿ ਪਤਿ ਧਨੁ ਸੁਖ ਸਹਜ ਅਨੰਦਾ ॥

Math Path Dhhan Sukh Sehaj Anandhaa ||

Wisdom, honor, wealth, peace and celestial bliss are attained,

ਬਿਲਾਵਲੁ (ਮਃ ੫) (੧੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੨

Raag Bilaaval Guru Arjan Dev

ਇਕ ਨਿਮਖ ਨ ਵਿਸਰਹੁ ਪਰਮਾਨੰਦਾ ॥੩॥

Eik Nimakh N Visarahu Paramaanandhaa ||3||

If one does not forget the Lord of supreme bliss, even for an instant. ||3||

ਬਿਲਾਵਲੁ (ਮਃ ੫) (੧੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੩

Raag Bilaaval Guru Arjan Dev

ਹਰਿ ਦਰਸਨ ਕੀ ਮਨਿ ਪਿਆਸ ਘਨੇਰੀ ॥

Har Dharasan Kee Man Piaas Ghanaeree ||

My mind is so very thirsty for the Blessed Vision of the Lord's Darshan.

ਬਿਲਾਵਲੁ (ਮਃ ੫) (੧੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੩

Raag Bilaaval Guru Arjan Dev

ਭਨਤਿ ਨਾਨਕ ਸਰਣਿ ਪ੍ਰਭ ਤੇਰੀ ॥੪॥੮॥੧੩॥

Bhanath Naanak Saran Prabh Thaeree ||4||8||13||

Prays Nanak, O God, I seek Your Sanctuary. ||4||8||13||

ਬਿਲਾਵਲੁ (ਮਃ ੫) (੧੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੪

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੫

ਮੋਹਿ ਨਿਰਗੁਨ ਸਭ ਗੁਣਹ ਬਿਹੁਨਾ ॥

Mohi Niragun Sabh Guneh Bihoonaa ||

I am worthless, totally lacking all virtues.

ਬਿਲਾਵਲੁ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੪

Raag Bilaaval Guru Arjan Dev

ਦਇਆ ਧਾਰਿ ਅਪੁਨਾ ਕਰਿ ਲੀਨਾ ॥੧॥

Dhaeiaa Dhhaar Apunaa Kar Leenaa ||1||

Bless me with Your Mercy, and make me Your Own. ||1||

ਬਿਲਾਵਲੁ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੫

Raag Bilaaval Guru Arjan Dev

ਮੇਰਾ ਮਨੁ ਤਨੁ ਹਰਿ ਗੋਪਾਲਿ ਸੁਹਾਇਆ ॥

Maeraa Man Than Har Gopaal Suhaeiaa ||

My mind and body are embellished by the Lord, the Lord of the World.

ਬਿਲਾਵਲੁ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੫

Raag Bilaaval Guru Arjan Dev

ਕਰਿ ਕਿਰਪਾ ਪ੍ਰਭੁ ਘਰ ਮਹਿ ਆਇਆ ॥੧॥ ਰਹਾਉ ॥

Kar Kirapaa Prabh Ghar Mehi Aaeiaa ||1|| Rehaao ||

Granting His Mercy, God has come into the home of my heart. ||1||Pause||

ਬਿਲਾਵਲੁ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੬

Raag Bilaaval Guru Arjan Dev

ਭਗਤਿ ਵਛਲ ਭੈ ਕਾਟਨਹਾਰੇ ॥

Bhagath Vashhal Bhai Kaattanehaarae ||

He is the Lover and Protector of His devotees, the Destroyer of fear.

ਬਿਲਾਵਲੁ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੬

Raag Bilaaval Guru Arjan Dev

ਸੰਸਾਰ ਸਾਗਰ ਅਬ ਉਤਰੇ ਪਾਰੇ ॥੨॥

Sansaar Saagar Ab Outharae Paarae ||2||

Now, I have been carried across the world-ocean. ||2||

ਬਿਲਾਵਲੁ (ਮਃ ੫) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੬

Raag Bilaaval Guru Arjan Dev

ਪਤਿਤ ਪਾਵਨ ਪ੍ਰਭੁ ਬਿਰਦੁ ਬੇਦਿ ਲੇਖਿਆ ॥

Pathith Paavan Prabh Biradh Baedh Laekhiaa ||

It is God's Way to purify sinners, say the Vedas.

ਬਿਲਾਵਲੁ (ਮਃ ੫) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੭

Raag Bilaaval Guru Arjan Dev

ਪਾਰਬ੍ਰਹਮੁ ਸੋ ਨੈਨਹੁ ਪੇਖਿਆ ॥੩॥

Paarabreham So Nainahu Paekhiaa ||3||

I have seen the Supreme Lord with my eyes. ||3||

ਬਿਲਾਵਲੁ (ਮਃ ੫) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੭

Raag Bilaaval Guru Arjan Dev

ਸਾਧਸੰਗਿ ਪ੍ਰਗਟੇ ਨਾਰਾਇਣ ॥

Saadhhasang Pragattae Naaraaein ||

In the Saadh Sangat, the Company of the Holy, the Lord becomes manifest.

ਬਿਲਾਵਲੁ (ਮਃ ੫) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੭

Raag Bilaaval Guru Arjan Dev

ਨਾਨਕ ਦਾਸ ਸਭਿ ਦੂਖ ਪਲਾਇਣ ॥੪॥੯॥੧੪॥

Naanak Dhaas Sabh Dhookh Palaaein ||4||9||14||

O slave Nanak, all pains are relieved. ||4||9||14||

ਬਿਲਾਵਲੁ (ਮਃ ੫) (੧੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੮

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੫

ਕਵਨੁ ਜਾਨੈ ਪ੍ਰਭ ਤੁਮ੍ਹਰੀ ਸੇਵਾ ॥

Kavan Jaanai Prabh Thumharee Saevaa ||

Who can know the value of serving You, God?

ਬਿਲਾਵਲੁ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੮

Raag Bilaaval Guru Arjan Dev

ਪ੍ਰਭ ਅਵਿਨਾਸੀ ਅਲਖ ਅਭੇਵਾ ॥੧॥

Prabh Avinaasee Alakh Abhaevaa ||1||

God is imperishable, invisible and incomprehensible. ||1||

ਬਿਲਾਵਲੁ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੯

Raag Bilaaval Guru Arjan Dev

ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ॥

Gun Baeanth Prabh Gehir Ganbheerae ||

His Glorious Virtues are infinite; God is profound and unfathomable.

ਬਿਲਾਵਲੁ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੯

Raag Bilaaval Guru Arjan Dev

ਉਚ ਮਹਲ ਸੁਆਮੀ ਪ੍ਰਭ ਮੇਰੇ ॥

Ooch Mehal Suaamee Prabh Maerae ||

The Mansion of God, my Lord and Master, is lofty and high.

ਬਿਲਾਵਲੁ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੯

Raag Bilaaval Guru Arjan Dev

ਤੂ ਅਪਰੰਪਰ ਠਾਕੁਰ ਮੇਰੇ ॥੧॥ ਰਹਾਉ ॥

Thoo Aparanpar Thaakur Maerae ||1|| Rehaao ||

You are unlimited, O my Lord and Master. ||1||Pause||

ਬਿਲਾਵਲੁ (ਮਃ ੫) (੧੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੦

Raag Bilaaval Guru Arjan Dev

ਏਕਸ ਬਿਨੁ ਨਾਹੀ ਕੋ ਦੂਜਾ ॥

Eaekas Bin Naahee Ko Dhoojaa ||

There is no other than the One Lord.

ਬਿਲਾਵਲੁ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੦

Raag Bilaaval Guru Arjan Dev

ਤੁਮ੍ ਹੀ ਜਾਨਹੁ ਅਪਨੀ ਪੂਜਾ ॥੨॥

Thumh Hee Jaanahu Apanee Poojaa ||2||

You alone know Your worship and adoration. ||2||

ਬਿਲਾਵਲੁ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੦

Raag Bilaaval Guru Arjan Dev

ਆਪਹੁ ਕਛੁ ਨ ਹੋਵਤ ਭਾਈ ॥

Aapahu Kashhoo N Hovath Bhaaee ||

No one can do anything by himself, O Siblings of Destiny.

ਬਿਲਾਵਲੁ (ਮਃ ੫) (੧੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੧

Raag Bilaaval Guru Arjan Dev

ਜਿਸੁ ਪ੍ਰਭੁ ਦੇਵੈ ਸੋ ਨਾਮੁ ਪਾਈ ॥੩॥

Jis Prabh Dhaevai So Naam Paaee ||3||

He alone obtains the Naam, the Name of the Lord, unto whom God bestows it. ||3||

ਬਿਲਾਵਲੁ (ਮਃ ੫) (੧੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੧

Raag Bilaaval Guru Arjan Dev

ਕਹੁ ਨਾਨਕ ਜੋ ਜਨੁ ਪ੍ਰਭ ਭਾਇਆ ॥

Kahu Naanak Jo Jan Prabh Bhaaeiaa ||

Says Nanak, that humble being who pleases God,

ਬਿਲਾਵਲੁ (ਮਃ ੫) (੧੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੧

Raag Bilaaval Guru Arjan Dev

ਗੁਣ ਨਿਧਾਨ ਪ੍ਰਭੁ ਤਿਨ ਹੀ ਪਾਇਆ ॥੪॥੧੦॥੧੫॥

Gun Nidhhaan Prabh Thin Hee Paaeiaa ||4||10||15||

He alone finds God, the treasure of virtue. ||4||10||15||

ਬਿਲਾਵਲੁ (ਮਃ ੫) (੧੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੨

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੫

ਮਾਤ ਗਰਭ ਮਹਿ ਹਾਥ ਦੇ ਰਾਖਿਆ ॥

Maath Garabh Mehi Haathh Dhae Raakhiaa ||

Extending His Hand, the Lord protected you in your mother's womb.

ਬਿਲਾਵਲੁ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੨

Raag Bilaaval Guru Arjan Dev

ਹਰਿ ਰਸੁ ਛੋਡਿ ਬਿਖਿਆ ਫਲੁ ਚਾਖਿਆ ॥੧॥

Har Ras Shhodd Bikhiaa Fal Chaakhiaa ||1||

Renouncing the sublime essence of the Lord, you have tasted the fruit of poison. ||1||

ਬਿਲਾਵਲੁ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੩

Raag Bilaaval Guru Arjan Dev

ਭਜੁ ਗੋਬਿਦ ਸਭ ਛੋਡਿ ਜੰਜਾਲ ॥

Bhaj Gobidh Sabh Shhodd Janjaal ||

Meditate, vibrate on the Lord of the Universe, and renounce all entanglements.

ਬਿਲਾਵਲੁ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੩

Raag Bilaaval Guru Arjan Dev

ਜਬ ਜਮੁ ਆਇ ਸੰਘਾਰੈ ਮੂੜੇ ਤਬ ਤਨੁ ਬਿਨਸਿ ਜਾਇ ਬੇਹਾਲ ॥੧॥ ਰਹਾਉ ॥

Jab Jam Aae Sanghaaraai Moorrae Thab Than Binas Jaae Baehaal ||1|| Rehaao ||

When the Messenger of Death comes to murder you, O fool, then your body will be shattered and helplessly crumble. ||1||Pause||

ਬਿਲਾਵਲੁ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੪

Raag Bilaaval Guru Arjan Dev

ਤਨੁ ਮਨੁ ਧਨੁ ਅਪਨਾ ਕਰਿ ਥਾਪਿਆ ॥

Than Man Dhhan Apanaa Kar Thhaapiaa ||

You hold onto your body, mind and wealth as your own,

ਬਿਲਾਵਲੁ (ਮਃ ੫) (੧੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੪

Raag Bilaaval Guru Arjan Dev

ਕਰਨਹਾਰੁ ਇਕ ਨਿਮਖ ਨ ਜਾਪਿਆ ॥੨॥

Karanehaar Eik Nimakh N Jaapiaa ||2||

And you do not meditate on the Creator Lord, even for an instant. ||2||

ਬਿਲਾਵਲੁ (ਮਃ ੫) (੧੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੫

Raag Bilaaval Guru Arjan Dev

ਮਹਾ ਮੋਹ ਅੰਧ ਕੂਪ ਪਰਿਆ ॥

Mehaa Moh Andhh Koop Pariaa ||

You have fallen into the deep, dark pit of great attachment.

ਬਿਲਾਵਲੁ (ਮਃ ੫) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੫

Raag Bilaaval Guru Arjan Dev

ਪਾਰਬ੍ਰਹਮੁ ਮਾਇਆ ਪਟਲਿ ਬਿਸਰਿਆ ॥੩॥

Paarabreham Maaeiaa Pattal Bisariaa ||3||

Caught in the illusion of Maya, you have forgotten the Supreme Lord. ||3||

ਬਿਲਾਵਲੁ (ਮਃ ੫) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੫

Raag Bilaaval Guru Arjan Dev

ਵਡੈ ਭਾਗਿ ਪ੍ਰਭ ਕੀਰਤਨੁ ਗਾਇਆ ॥

Vaddai Bhaag Prabh Keerathan Gaaeiaa ||

By great good fortune, one sings the Kirtan of God's Praises.

ਬਿਲਾਵਲੁ (ਮਃ ੫) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੬

Raag Bilaaval Guru Arjan Dev

ਸੰਤਸੰਗਿ ਨਾਨਕ ਪ੍ਰਭੁ ਪਾਇਆ ॥੪॥੧੧॥੧੬॥

Santhasang Naanak Prabh Paaeiaa ||4||11||16||

In the Society of the Saints, Nanak has found God. ||4||11||16||

ਬਿਲਾਵਲੁ (ਮਃ ੫) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੬

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੫

ਮਾਤ ਪਿਤਾ ਸੁਤ ਬੰਧਪ ਭਾਈ ॥

Maath Pithaa Suth Bandhhap Bhaaee ||

Mother, father, children, relatives and siblings

ਬਿਲਾਵਲੁ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੭

Raag Bilaaval Guru Arjan Dev

ਨਾਨਕ ਹੋਆ ਪਾਰਬ੍ਰਹਮੁ ਸਹਾਈ ॥੧॥

Naanak Hoaa Paarabreham Sehaaee ||1||

- O Nanak, the Supreme Lord is our help and support. ||1||

ਬਿਲਾਵਲੁ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੭

Raag Bilaaval Guru Arjan Dev

ਸੂਖ ਸਹਜ ਆਨੰਦ ਘਣੇ ॥

Sookh Sehaj Aanandh Ghanae ॥

He blesses us with peace, and abundant celestial bliss.

ਬਿਲਾਵਲੁ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੮

Raag Bilaaval Guru Arjan Dev

ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥੧॥ ਰਹਾਉ ॥

Gur Pooraa Pooree Jaa Kee Baanee Anik Gunaa Jaa Kae Jaahi N Ganae ॥1॥ Rehaao ॥

Perfect is the Bani, the Word of the Perfect Guru. His Virtues are so many, they cannot be counted.

॥1॥Pause॥

ਬਿਲਾਵਲੁ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੮

Raag Bilaaval Guru Arjan Dev

ਸਗਲ ਸਰੰਜਾਮ ਕਰੇ ਪ੍ਰਭੁ ਆਪੇ ॥

Sagal Saranjaam Karae Prabh Aapae ॥

God Himself makes all arrangements.

ਬਿਲਾਵਲੁ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੯

Raag Bilaaval Guru Arjan Dev

ਭਏ ਮਨੋਰਥ ਸੋ ਪ੍ਰਭੁ ਜਾਪੇ ॥੨॥

Bheae Manorathh So Prabh Jaapae ॥2॥

Meditating on God, desires are fulfilled. ॥2॥

ਬਿਲਾਵਲੁ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੯

Raag Bilaaval Guru Arjan Dev

ਅਰਥ ਧਰਮ ਕਾਮ ਮੋਖ ਕਾ ਦਾਤਾ ॥

Arathh Dharam Kaam Mokh Kaa Dhaathaa ॥

He is the Giver of wealth, Dharmic faith, pleasure and liberation.

ਬਿਲਾਵਲੁ (ਮਃ ੫) (੧੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੫ ਪੰ. ੧੯

Raag Bilaaval Guru Arjan Dev